

ਦਫਤਰ ਉਪ ਮੰਡਲ ਮੈਜਿਸਟਰੇਟ, ਰੁਪਨਗਰ।

ਦਫਤਰੀ ਹੁਕਮ:-


ਸਿਵਲ ਸਰਜਨ, ਰੁਪਨਗਰ ਦੇ ਪੱਤਰ ਨੰ: IDSP/2021/2073 ਮਿਤੀ 09.05.2021 ਰਾਹੀਂ **GURU NANAK KUSHAT ASHRAM, NEPALI COLONY AND MADRASI COLONY, GAUSHALA ROAD, TEHSIL AND DISTRICT RUPNAGAR** ਵਿੱਚ 15 ਤੋਂ ਜਿਆਦਾ ਕੋਰੋਨਾ ਪੋਜੀਟਿਵ ਕੇਸ ਆਉਣ ਕਾਰਨ ਭਾਰਤ ਸਰਕਾਰ ਵੱਲੋਂ ਜਾਰੀ **CONTAINMENT PLAN, COVID-19** ਦੀ ਪਾਲਣਾ ਵਿੱਚ **CONTAINMENT ZONE** ਬਣਾਉਣ ਸਬੰਧੀ ਲਿਖਿਆ ਗਿਆ ਹੈ। ਇਸ ਸਬੰਧੀ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰੁਪਨਗਰ ਪਾਸੋਂ ਨਕਸ਼ੇ ਅਨੁਸਾਰ ਏਰੀਏ ਸਬੰਧੀ ਰਿਪੋਰਟ ਪ੍ਰਾਪਤ ਕੀਤੀ ਗਈ। ਕਾਰਜ ਸਾਧਕ ਅਫਸਰ, ਨਗਰ ਕੌਂਸਲ, ਰੁਪਨਗਰ ਦੇ ਪੱਤਰ ਨੰ: 1602 ਮਿਤੀ 10.05.2021 ਰਾਹੀਂ ਪ੍ਰਾਪਤ ਹੋਈ ਰਿਪੋਰਟ ਦੇ ਅਧਾਰ ਤੇ "**ਗਉਸਾਲਾ ਰੋਡ ਤੋਂ ਚੱਲਦੇ ਹੋਏ ਮਦਰਾਸੀ ਕਲੋਨੀ, ਨੇਪਾਲੀ ਕਲੋਨੀ ਅਤੇ ਗੁਰੂ ਨਾਨਕ ਕੁਸ਼ਟ ਆਸਰਮ ਦੀ ਮੇਨ ਸੜਕ ਤੋਂ ਐਂਟਰੀ ਬੰਦ ਕਰਕੇ ਸਾਰੇ ਏਰੀਏ ਨੂੰ "CONTAINMENT ZONE** ਬਣਾਉਂਦੇ ਹੋਏ **ਮਿਤੀ 23.05.2021 ਤੱਕ** ਮੁਕੰਮਲ ਤੌਰ ਤੇ ਸੀਲ ਕੀਤਾ ਜਾਂਦਾ ਹੈ ਅਤੇ ਇਸ ਏਰੀਏ ਵਿੱਚ ਲੋੜੀਂਦੇ ਪ੍ਰਬੰਧ ਕਰਨ ਲਈ ਹੇਠ ਲਿਖੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਹਨ:-

ਲੜੀ ਨੰ:	ਅਧਿਕਾਰੀ ਦਾ ਨਾਮ	ਡਿਊਟੀ ਦਾ ਵੇਰਵਾ
1	ਸ੍ਰੀ ਤਲਵਿੰਦਰ ਸਿੰਘ (98142-06111) ਉਪ ਪੁਲਿਸ ਕਪਤਾਨ, ਰੁਪਨਗਰ।	1. ਉਕਤ ਏਰੀਏ ਵਿੱਚ ਲੋੜੀਂਦੀ ਫੋਰਸ ਮੁਹੱਈਆ ਕਰਵਾਉਣਗੇ। 2. ਇਸ ਏਰੀਏ ਦੇ ਅੰਦਰ ਆਉਣ ਅਤੇ ਬਾਹਰ ਜਾਣ ਵਾਲੇ ਰਸਤੇ ਤੇ ਪੱਕਾ ਨਾਕਾ ਲਗਾ ਕੇ 24 ਘੰਟੇ ਨਿਗਰਾਨੀ ਰਖਵਾਉਣਗੇ। 3. ਮੈਡੀਕਲ ਟੀਮ ਨਾਲ ਕੋਆਰਡੀਨੇਟ ਕਰਨਗੇ। 4. ਭਾਰਤ ਸਰਕਾਰ ਵੱਲੋਂ ਜਾਰੀ Containment Plan, Covid-19 ਦੀ ਪਾਲਣਾ ਵਿੱਚ ਉਕਤ ਏਰੀਏ ਨੂੰ ਸੀਲ ਕਰਨ ਵਾਸਤੇ ਕਾਰਜਕਾਰੀ ਇੰਜੀਨੀਅਰ ਉਸਾਰੀ ਮੰਡਲ ਨੰ: 1 ਲੋਕ ਨਿਰਮਾਣ ਵਿਭਾਗ ਰੁਪਨਗਰ ਨਾਲ ਤਾਲਮੇਲ ਕਰਕੇ ਬੈਰੀਕੇਡਿੰਗ ਆਦਿ ਦਾ ਕੰਮ ਕਰਵਾਉਣਗੇ।
2	ਸਿਵਲ ਸਰਜਨ ਰੁਪਨਗਰ।	ਭਾਰਤ ਸਰਕਾਰ ਵੱਲੋਂ ਜਾਰੀ Containment Plan, Covid-19 ਦੀ ਪਾਲਣਾ ਕਰਵਾਉਣ ਦੇ ਉਦੇਸ਼ ਨਾਲ ਇੰਚਾਰਜ ਹੋਣਗੇ ਅਤੇ ਮੈਡੀਕਲ ਟੀਮਾਂ 24 ਘੰਟੇ ਉਕਤ ਏਰੀਏ ਵਿੱਚ ਮੁਹੱਈਆ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ। ਇਹ ਟੀਮਾਂ Containment Plan Covid-19 ਮੁਤਾਬਿਕ ਕੰਮ ਕਰਨਗੀਆਂ। ਇਸ ਸਬੰਧੀ ਇਸ ਏਰੀਏ ਵਿੱਚ 100% ਸੈਪਲਿੰਗ ਕਰਵਾਉਣਗੇ।
3	ਸ੍ਰੀ ਵਿਸ਼ਾਲ ਗੁਪਤਾ (97808-47887) ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ ਨੰ; 1, ਲੋਕ ਨਿਰਮਾਣ ਵਿਭਾਗ ਰੁਪਨਗਰ।	ਭਾਰਤ ਸਰਕਾਰ ਵੱਲੋਂ ਜਾਰੀ Containment Plan, Covid-19 ਦੀ ਪਾਲਣਾ ਵਿੱਚ ਉਕਤ ਏਰੀਏ/ ਨੂੰ ਸੀਲ ਕਰਨ ਵਾਸਤੇ ਪੁਲਿਸ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੈਰੀਕੇਡਿੰਗ ਆਦਿ ਦਾ ਕੰਮ ਕਰਵਾਉਣਗੇ।
4	ਸ੍ਰੀ ਹਰਜੀਤ ਸਿੰਘ (98728-83239) ਉਪ ਮੰਡਲ ਅਫਸਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰੁਪਨਗਰ।	ਉਕਤ ਏਰੀਏ ਵਿੱਚ ਪਾਣੀ ਦੀ ਨਿਰਵਿਘਨ ਸਪਲਾਈ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।
5	ਸ੍ਰੀ ਹਰਵਿੰਦਰ ਸਿੰਘ, ਕਾਰਜਕਾਰੀ ਇੰਜ: (96461-10027), ਪੀ.ਐਸ.ਪੀ.ਸੀ.ਐਲ. ਰੁਪਨਗਰ।	ਉਕਤ ਏਰੀਏ ਵਿੱਚ ਬਿਜਲੀ ਦੀ ਨਿਰਵਿਘਨ ਸਪਲਾਈ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ।
6	1. ਸ੍ਰੀਮਤੀ ਭਜਨ ਕੌਰ, ਜਿਲ੍ਹਾ ਮੰਡੀ ਅਫਸਰ, ਰੁਪਨਗਰ। (88728-41202) 2. ਸ੍ਰੀ ਭੁਪਿੰਦਰ ਸਿੰਘ, (99152-20430) ਡੀ.ਆਰ. ਸਹਿਕਾਰੀ ਸਭਾਵਾਂ, ਰੁਪਨਗਰ। 3. ਸ੍ਰੀ ਸਤਵੀਰ ਸਿੰਘ ਮਾਵੀ, ਜਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਰੁਪਨਗਰ। (94640-00039)	ਸ੍ਰੀ ਪਰਵਿੰਦਰ ਸਿੰਘ, ਏ.ਐਫ.ਐਸ.ਓ. (98760-93429), ਸ੍ਰੀ ਰਣਵੀਰ ਸਿੰਘ ਨਿਰਿਅੰਕ (94176-88111, 90569-40009), ਸ੍ਰੀ ਸਤਵਿੰਦਰ ਸਿੰਘ (75083-33532), ਸ੍ਰੀਮਤੀ ਅਰਚਨਾ ਬੰਸਲ, ਸੈਕਟਰੀ ਮਾਰਕਿਟ ਕਮੇਟੀ, (96460-09111) ਉਕਤ ਏਰੀਏ ਵਿੱਚ ਜਰੂਰੀ ਸਮਾਨ ਜਿਵੇਂ ਕਿ ਰਾਸ਼ਨ, ਸਬਜ਼ੀਆਂ, ਫਲ, ਦੁੱਧ ਆਦਿ ਜਰੂਰੀ ਵਸਤੂਆਂ ਮੁਹੱਈਆ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ ਅਤੇ ਸਬੰਧਤ ਕਰਮਚਾਰੀਆਂ/ਵਿਅਕਤੀਆਂ ਦੇ ਨਾਮ ਅਤੇ ਮੋਬਾਇਲ ਨੰਬਰ CONTAINMENT ZONE ਵਿੱਚ ਬੋਰਡ ਲਗਾ ਕੇ ਡਿਸਪਲੇਅ ਕਰਨਗੇ।
7	ਸ੍ਰੀ ਜਗਰੂਪ ਸਿੰਘ, ਸਾਇੰਸ ਮਾਸਟਰ, ਸ.ਹ.ਸ. ਮਲਕਪੁਰ, (83605-01257)	ਆਪ ਦੀ ਡਿਊਟੀ ਉਕਤ ਏਰੀਏ ਵਿੱਚ ਸਵੇਰੇ 06:00 ਵੱਜੇ ਤੋਂ ਸਾਮ 06:00 ਵੱਜੇ ਤੱਕ ਬਤੌਰ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਲਗਾਈ ਜਾਂਦੀ ਹੈ।

8	ਸ੍ਰੀ ਗੁਰਪ੍ਰਤਾਪ ਸਿੰਘ, ਫਿਜ਼ੀਕਲ ਐਜੂਕੇਸ਼ਨ, ਸ.ਹ.ਸ.ਕੋਟਲਾ ਨਿਹੰਗ (79867-32841)	ਆਪ ਦੀ ਡਿਊਟੀ ਉਕਤ ਏਰੀਏ ਵਿੱਚ ਸਾਮ 06:00 ਵੱਜੇ ਤੋਂ ਸਵੇਰੇ 06:00 ਵੱਜੇ ਤੱਕ ਬਤੌਰ ਸਪੈਸ਼ਲ ਕਾਰਜਕਾਰੀ ਮੈਜਿਸਟਰੇਟ ਲਗਾਈ ਜਾਂਦੀ ਹੈ।
9	ਸ੍ਰੀ ਭਜਨ ਚੰਦ (94170-00877) ਕਾਰਜ ਸਾਧਕ ਅਫਸਰ, ਨਗਰ ਕੌਮਲ, ਰੂਪਨਗਰ।	ਉਕਤ ਏਰੀਏ ਵਿੱਚ ਸਪਰੇਅ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ। ਇਸ ਏਰੀਏ ਵਿੱਚ ਜੇ ਵਾਹਨ ਪੁਲਿਸ ਵਿਭਾਗ ਦੀ ਆਗਿਆ ਨਾਲ ਹੀ ਬਾਹਰ ਜਾਣਗੇ ਉਹ ਵਾਹਨ ਬਾਹਰ ਜਾਣ ਤੋਂ ਪਹਿਲਾਂ Sodium Hypochlorite ਨਾਲ ਸੈਨੇਟਾਈਜ਼ ਕਰਕੇ ਹੀ ਬਾਹਰ ਭੇਜੇ ਜਾਣ।
10	ਡਾ. ਰਣਵੀਰ ਸਰਮਾ, ਡਿਪਟੀ ਡਾਇਰੈਕਟਰ, ਪਸੂ ਪਾਲਣ, ਰੂਪਨਗਰ। (79737-12539)	ਉਕਤ ਏਰੀਏ ਵਿੱਚ ਪਸੂ-ਧਨ ਦੀ ਦੇਖਭਾਲ/ਸਾਂਭ-ਸੰਭਾਲ ਅਤੇ ਇਲਾਜ ਲਈ ਜ਼ਿੰਮੇਵਾਰ ਹੋਣਗੇ।

ਇਹ ਹੁਕਮ ਤੁਰੰਤ ਲਾਗੂ ਹੋਣਗੇ।

ਮਿਤੀ 10.05.2021



ਉਪ ਮੰਡਲ ਮੈਜਿਸਟਰੇਟ,
ਰੂਪਨਗਰ।

ਪਿੱਠ ਅੰਕਣ ਨੰ : 3986-4001/ਕੋਵਿਡ-19

ਮਿਤੀ 10.05.2021

ਇਸ ਦਾ ਇਕ ਉਤਾਰਾ ਨਿਮਨ-ਲਿਖਤ ਨੂੰ ਸੂਚਨਾਂ/ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਂਦਾ ਹੈ ਜੀ।

1. ਡਿਪਟੀ ਕਮਿਸ਼ਨਰ, ਰੂਪਨਗਰ ਜੀ
2. ਸੀਨੀਅਰ ਪੁਲਿਸ ਕਪਤਾਨ, ਰੂਪਨਗਰ ਜੀ
3. ਸਿਵਲ ਸਰਜਨ, ਰੂਪਨਗਰ ਜੀ,
4. ਉਪ ਪੁਲਿਸ ਕਪਤਾਨ, ਰੂਪਨਗਰ
5. ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈਜ਼, ਰੂਪਨਗਰ
6. ਤਹਿਸੀਲਦਾਰ, ਰੂਪਨਗਰ
7. ਕਾਰਜ ਸਾਧਕ ਅਫਸਰ, ਨਗਰ ਕੌਮਲ, ਰੂਪਨਗਰ
8. ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਬੀ.ਐੱਡ.ਆਰ., ਰੂਪਨਗਰ
9. ਜ਼ਿਲ੍ਹਾ ਮੰਡੀ ਅਫਸਰ, ਰੂਪਨਗਰ
10. ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰੂਪਨਗਰ
11. ਡਿਪਟੀ ਡਾਇਰੈਕਟਰ, ਐਨੀਮਲ ਹਸਬੈਂਡਰੀ, ਰੂਪਨਗਰ
12. ਕਾਰਜਕਾਰੀ ਇੰਜੀਨੀਅਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਰੂਪਨਗਰ
13. ਕਾਰਜਕਾਰੀ ਇੰਜੀਨੀਅਰ, ਪੀ.ਐਸ.ਪੀ.ਸੀ.ਐਲ, ਰੂਪਨਗਰ
14. ਰਜਿਸਟਰਾਰ, ਸਹਿਕਾਰੀ ਸਭਾਵਾ, ਰੂਪਨਗਰ
15. ਸਬੰਧਤ ਡਿਊਟੀ ਅਫਸਰ
16. ਸਟੈਨੋ ਟੂ ਏ.ਡੀ.ਸੀ./ਸਟੈਨੋ ਟੂ ਡੀ.ਆਰ.ਓ. ਰੂਪਨਗਰ


ਉਪ ਮੰਡਲ ਮੈਜਿਸਟਰੇਟ,
ਰੂਪਨਗਰ।